

## Sri Guru Granth Sahib

Displaying 501 of

ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥

Dhhandhhaa Karath Bihaanee Aoudhhehi Gun Nidhh Naam N Gaaeiou ||1|| Rehaao ||

You have spent your life engaged in worldly pursuits; you have not sung the Glorious Praises of the treasure of the Naam. ||1||Pause||

ਗੁਜਰੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧

Raag Goojree Guru Arjan Dev

ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥

Kouddee Kouddee Jorath Kapattae Anik Jugath Kar Dhhaaeiou ||

Shell by shell, you accumulate money; in various ways, you work for this.

ਗੁਜਰੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧

Raag Goojree Guru Arjan Dev

ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥

Bisarath Prabh Kaethae Dhukh Ganeeahi Mehaa Mohanee Khaaeiou ||1||

Forgetting God, you suffer awful pain beyond measure, and you are consumed by the Great Enticer, Maya. ||1||

ਗੁਜਰੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੨

Raag Goojree Guru Arjan Dev

ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥

Karahu Anugrahu Suaamee Maerae Ganahu N Mohi Kamaaeiou ||

Show Mercy to me, O my Lord and Master, and do not hold me to account for my actions.

ਗੁਜਰੀ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੩

Raag Goojree Guru Arjan Dev

ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥

Gobindh Dhaeiaal Kirapaal Sukh Saagar Naanak Har Saranaaeiou ||2||16||25||

O merciful and compassionate Lord God, ocean of peace, Nanak has taken to Your Sanctuary, Lord. ||2||16||25||

ਗੁਜਰੀ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੩

Raag Goojree Guru Arjan Dev

ਗੁਜਰੀ ਮਹਲਾ ੫ ॥

Goojaree Mehalaa 5 ||

Goojaree, Fifth Mehl:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧

ਰਸਨਾ ਰਾਮ ਰਾਮ ਰਵੰਤੁ ॥

Rasanaa Raam Raam Ravanth ||

With your tongue, chant the Lord's Name, Raam, Raam.

ਗੁਜਰੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੪

Raag Goojree Guru Arjan Dev

ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤੁ ॥੧॥ ਰਹਾਉ ॥

Shhodd Aan Biouhaar Mithhiala Bhaj Sadhaa Bhagavanth ||1|| Rehaao ||

Renounce other false occupations, and vibrate forever on the Lord God. ||1||Pause||

ਗੁਜਰੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੪

Raag Goojree Guru Arjan Dev

ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕੁ ॥

Naam Eaek Adhhaar Bhagathaa Eeth Aagai Ttaek ||

The One Name is the support of His devotees; in this world, and in the world hereafter, it is their anchor and support.

ਗੁਜਰੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੫

Raag Goojree Guru Arjan Dev

ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕੁ ॥੧॥

Kar Kirapaa Gobindh Dheehaa Gur Giaan Budhh Bibaek ||1||

In His mercy and kindness, the Guru has given me the divine wisdom of God, and a discriminating intellect. ||1||

ਗੁਜਰੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੫

Raag Goojree Guru Arjan Dev

ਕਰਣ ਕਾਰਣ ਸੰਮੁਥ ਸ੍ਰੀਧਰ ਸਰਣਿ ਤਾ ਕੀ ਗਰੀ ॥

Karan Kaaran Sanmrathh Sreedhhar Saran Thaa Kee Gehee ||

The all-powerful Lord is the Creator, the Cause of causes; He is the Master of wealth - I seek His Sanctuary.

ਗੁਜਰੀ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੬

Raag Goojree Guru Arjan Dev

ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥

Mukath Jugath Ravaal Saadhho Naanak Har Nidhh Lehee ||2||17||26||

Liberation and worldly success come from the dust of the feet of the Holy Saints; Nanak has obtained the Lord's treasure. ||2||17||26||

ਗੁਜਰੀ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੬  
Raag Goojree Guru Arjan Dev

ਗੁਜਰੀ ਮਹਲਾ ੫ ਘਰੁ ੪ ਚਉਪਦੇ

Goojaree Mehalaa 5 Ghar 4 Choupadhae

Goojaree, Fifth Mehl, Fourth House, Chau-Padas:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧

ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥

Shhaadd Sagal Siaanapaa Saadhh Saranee Aao ||

Give up all your clever tricks, and seek the Sanctuary of the Holy Saint.

ਗੁਜਰੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੬

Raag Goojree Guru Arjan Dev

ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥

Paarabreham Paramaesaro Prabhoo Kae Gun Gaaoo ||1||

Sing the Glorious Praises of the Supreme Lord God, the Transcendent Lord. ||1||

ਗੁਜਰੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੬

Raag Goojree Guru Arjan Dev

ਰੇ ਚਿਤ ਚਰਣ ਕਮਲ ਅਰਾਧਿ ॥

Rae Chith Charan Kamal Araadhh ||

O my consciousness, contemplate and adore the Lotus Feet of the Lord.

ਗੁਜਰੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੬

Raag Goojree Guru Arjan Dev

ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥

Sarab Sookh Kaliaan Paavehi Mittai Sagal Oupaadhh ||1|| Rehaao ||

You shall obtain total peace and salvation, and all troubles shall depart. ||1||Pause||

ਗੁਜਰੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੦

Raag Goojree Guru Arjan Dev

ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥

Maath Pithaa Suth Meeth Bhaae This Binaa Nehee Koe ||

Mother, father, children, friends and siblings - without the Lord, none of them are real.

ਗੁਜਰੀ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧੦

Raag Goojree Guru Arjan Dev

ਈਤ ਉਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥

Eeth Ooth Jeea Naal Sangee Sarab Raviaa Soe ||2||

Here and hereafter, He is the companion of the soul; He is pervading everywhere. ||2||

ਗੁਜਰੀ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧੧

Raag Goojree Guru Arjan Dev

ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥

Kott Jathan Oupaav Mithhiala Kashh N Aavai Kaam ||

Millions of plans, tricks, and efforts are of no use, and serve no purpose.

ਗੁਜਰੀ (ਮਃ ੫) (੨੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧੧

Raag Goojree Guru Arjan Dev

ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥

Saran Saadhoo Niramalaa Gath Hoe Prabh Kai Naam ||3||

In the Sanctuary of the Holy, one becomes immaculate and pure, and obtains salvation, through the Name of God. ||3||

ਗੁਜਰੀ (ਮਃ ੫) (੨੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧੨

Raag Goojree Guru Arjan Dev

ਅਗਮ ਦਇਆਲ ਪ੍ਰਭੂ ਉਚਾ ਸਰਣਿ ਸਾਧੂ ਜੋਗੁ ॥

Agam Dhaeiaal Prabhoo Oochaa Saran Saadhoo Jog ||

God is profound and merciful, lofty and exalted; He gives Sanctuary to the Holy.

ਗੁਜਰੀ (ਮਃ ੫) (੨੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧੩

Raag Goojree Guru Arjan Dev

ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥

This Paraapath Naanaka Jis Likhiala Dhur Sanjog ||4||1||27||

He alone obtains the Lord, O Nanak, who is blessed with such pre-ordained destiny to meet Him.

||4||1||27||

ਗੁਜਰੀ (ਮਃ ੫) (੨੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੧ ਪੰ. ੧੩

Raag Goojree Guru Arjan Dev

ਗੁਜਰੀ ਮਹਲਾ ੫ ॥

Goojaree Mehalaa 5 ||

Goojaree, Fifth Mehl:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧

ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥

Aapanaa Gur Saev Sadh Hee Ramahu Gun Gobindh ||

Serve your Guru forever, and chant the Glorious Praises of the Lord of the Universe.

ਗੁਜਰੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੪

Raag Goojree Guru Arjan Dev

ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥

Saas Saas Araadhh Har Har Lehi Jaae Man Kee Chindh ||1||

With each and every breath, worship the Lord, Har, Har, in adoration, and the anxiety of your mind will be dispelled. ||1||

ਗੁਜਰੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੪

Raag Goojree Guru Arjan Dev

ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥

Maerae Man Jaap Prabh Kaa Naoo ||

O my mind, chant the Name of God.

ਗੁਜਰੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੫

Raag Goojree Guru Arjan Dev

ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥

Sookh Sehaj Anandh Paavehi Milee Niramal Thhaao ||1|| Rehaao ||

You shall be blessed with peace, poise and pleasure, and you shall find the immaculate place.

||1||Pause||

ਗੁਜਰੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੫

Raag Goojree Guru Arjan Dev

ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥

Saadhhasang Oudhhaar Eihu Man Aath Pehar Aaraadhh ||

In the Saadh Sangat, the Company of the Holy, redeem your mind, and adore the Lord, twenty-four hours a day.

ਗੁਜਰੀ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੬

Raag Goojree Guru Arjan Dev

ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥

Kaam Krodhh Ahankaar Binasai Mittai Sagal Oupaadhh ||2||

Sexual desire, anger and egotism will be dispelled, and all troubles shall end. ||2||

ਗੁਜਰੀ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੬

Raag Goojree Guru Arjan Dev

ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥

Attal Ashhaedh Abhaedh Suaamee Saran Thaa Kee Aao ||

The Lord Master is immovable, immortal and inscrutable; seek His Sanctuary.

ਗੁਜਰੀ (ਮਃ ੫) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੭

Raag Goojree Guru Arjan Dev

ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥

Charan Kamal Araadhah Hiradhah Eak Sio Liv Laao ||3||

Worship in adoration the lotus feet of the Lord in your heart, and center your consciousness lovingly on Him alone. ||3||

ਗੁਜਰੀ (ਮਃ ੫) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੭

Raag Goojree Guru Arjan Dev

ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨੇ ਆਪਿ ॥

Paarabreham Prabh Dhaeiaa Dhhaaree Bakhas Leenahae Aap ||

The Supreme Lord God has shown mercy to me, and He Himself has forgiven me.

ਗੁਜਰੀ (ਮਃ ੫) (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੮

Raag Goojree Guru Arjan Dev

ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥

Sarab Sukh Har Naam Dheaaa Naanak So Prabh Jaap ||4||2||28||

The Lord has given me His Name, the treasure of peace; O Nanak, meditate on that God. ||4||2||28||

ਗੁਜਰੀ (ਮਃ ੫) (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੮

Raag Goojree Guru Arjan Dev

ਗੁਜਰੀ ਮਹਲਾ ੫ ॥

Goojaree Mehalaa 5 ||

Goojaree, Fifth Mehl:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧

ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥

Gur Prasaadhee Prabh Dhhaiaaieaa Gee Sankaa Thoott ||

By Guru's Grace, I meditate on God, and my doubts are gone.

ਗੁਜਰੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੯

Raag Goojree Guru Arjan Dev